



**FOR CITIZEN USE**

**SEWA KENDRA NAME : SUWIDHA CENTER AT MULLANPUR DAKHA AT STADIUM ON NH-95,  
OPP. GOVT. SCHOOL, MULLANPUR DAKHA  
SEWA KENDRA CODE : PB-041-00224-U040**

**SERVICE OPERATOR : DIGIQA SOLUTION SERVICES PRIVATE LIMITED**

**1. SERVICE ASKED FOR**

Issuance of Non  
Encumbrance Certificate

**2. APPLICATION NUMBER**

261600

**3. DATE OF COMPLETION**

19/09/2018

**4. DATE OF APPLICATION**

14/09/2018

**5. APPLICANT NAME**

VIJAY JAGGI

**6. So/Do/Wo**

RAJ KUMAR JAGGI

**7. ADDRESS**

H NO B-34-572 3/1 JASSAIN  
ROAD ST NO 08

**8. MOBILE NUMBER**

9872224852

SIGNATURE OF OFFICIAL

**9. GOVT. FEES (Cash)**

10

**10. FACILITATION  
CHARGES(INC. GST)**

100

**11. TOTAL CHARGES**

110

**12. DESIGNATED OFFICER**

EXECUTIVE MEGISTRATE  
MULLANPUR

SUWIDHA CENTER AT  
MULLANPUR DAKHA AT  
STADIUM ON NH-95, OPP.  
GOVT. SCHOOL, MULLANPUR  
DAKHA

**14. SEWA KENDRA NAME**

SKOP54021

**13. OPERATOR NAME**

14-09-2018, 10:23

http://13.127.235.216/paymentstatus/261

## NON-ENCUMBRANCE CERTIFICATE


A Certificate regarding prior encumbrances charges in that ownership right in the property below of M/s. G2L Infrastructure And Developers Pvt. Ltd., 13-B, Pocket-A, Phase-2, Ashok Vihar, New Delhi, through Authorized Signatory Sh. Sandeep Sharma son of Sh.Devki Sharma.

### DETAILS OF PROPERTY:


Land measuring 6 Kanal – 11 Marlas, comprised in Khasra No.16/24, 29//4/1, 15//21/2, 16//25, 29//5/1, 30//1/1, 16//22/1/6, 28//26, Khata No.290/313, 292/315, 294/317, 296/319, 295/318, as per Jamabandi for the year 2012-13, situated at Village Morkrima, Hadbast No.109, Sub-Tehsil Mullanpur Dakha, District Ludhiana, as per Sale Deed bearing Wasika No.881 Dated 06.11.2015.

As per the self Affidavit/Application filed by the applicant, the property referred to above is free from all sorts of encumbrances, charges and liens etc., for the last 1 years i.e. from 14-09-2017 to 17/9/18. This office is not responsible for the ownership and possession of this property. ਏਹ ਦਸਤਾਵੇਜ਼ ਸਿਰਫ਼ ਪ੍ਰਮਾਣਿਤ ਕਰਦਾ ਹੈ ਅਤੇ ਇਹ ਭਾਰਤੀ ਸਰਕਾਰ ਦਾ ਜ਼ਿੰਮੇਵਾਰੀ ਨਹੀਂ ਹੈ।

ਇਹ ਕਿਸੇ ਨਵੇਂ ਪ੍ਰਮਾਣਿਤ ਕਰਦਾ ਹੈ ਅਤੇ ਇਹ ਭਾਰਤੀ ਸਰਕਾਰ ਦਾ ਜ਼ਿੰਮੇਵਾਰੀ ਨਹੀਂ ਹੈ।  
ਹੇਠ ਦਸਤਾਵੇਜ਼ ਸਿਰਫ਼ ਪ੍ਰਮਾਣਿਤ ਕਰਦਾ ਹੈ ਅਤੇ ਇਹ ਭਾਰਤੀ ਸਰਕਾਰ ਦਾ ਜ਼ਿੰਮੇਵਾਰੀ ਨਹੀਂ ਹੈ।



Mullanpur Dakha, Distt. Ludhiana.

  
Sub-Registrar,  
12/9/18



359

**FOR CITIZEN USE**

**SEWA KENDRA NAME : SUWIDHA CENTER AT MULLANPUR DAKHA AT STADIUM ON NH-95,  
OPP. GOVT. SCHOOL, MULLANPUR DAKHA  
SEWA KENDRA CODE : PB-041-00224-U040  
SERVICE OPERATOR : DIGIQAL SOLUTION SERVICES PRIVATE LIMITED**

**1. SERVICE ASKED FOR**

Issuance of Non  
Encumbrance Certificate

**2. APPLICATION NUMBER**

261624

**3. DATE OF COMPLETION**

19/09/2018

**4. DATE OF APPLICATION**

14/09/2018

**5. APPLICANT NAME**

VIJAY JAGGI

**6. So/Do/Wo**

RAJ KUMAR JAGGI

**7. ADDRESS**

SIGNATURE OF OFFICIAL

H NO B-34-572 3/1 JASSAIN  
ROAD ST NO 08

**8. MOBILE NUMBER**

9872224852

**9. GOVT. FEES (Cash)**

10

**10. FACILITATION  
CHARGES(INC. GST)**

100

**11. TOTAL CHARGES**

110

**12. DESIGNATED OFFICER**

EXECUTIVE MEGISTRATE  
MULLANPUR

**14. SEWA KENDRA NAME**

**13. OPERATOR NAME**

SKOP54021

http://13.127.235.216/paymentstatus/261

14-09-2018

## NON-ENCUMBRANCE CERTIFICATE

A Certificate regarding prior encumbrances charges in that ownership right in the property below of M/s. G2L Infrastructure And Developers Pvt. Ltd., 13-B, Pocket-A, Phase-2, Ashok Vihar, New Delhi, through Authorized Signatory Sh.Sandeep Sharma son of Sh.Devki Sharma.

### DETAILS OF PROPERTY:

Land measuring 14 Kanal – 11-3/4 Marlas, comprised in Khasra No.16//22/2, 23, 29//2/2, 3/1, 29//85, 16//24, 29//4/1, 28//26, Khata No.289/312, 290/313, 292/315, 295/318, as per Jamabandi for the year 2012-13, situated at Village Morkrima, Hadbast No.109, Sub-Tehsil Mullanpur Dakha, District Ludhiana, as per Sale Deed bearing Wasika No.1125 Dated 28.10.2013.

As per the self Affidavit/Application filed by the applicant, the property referred to above is free from all sorts of encumbrances, charges and liens etc., for the last 1 years i.e. from 14-09-2017 to 17/9/18. This office is not responsible for the ownership and possession of this property. *22/9/18*

*ਸਾਹਮਣੀ ਜਰਨ ਪਾਠਾਓ ੨੧ ਸਿਪਟੇ ੨ ਮਾਰਚ ੨੦੧੮ ਤੋਂ ੧੭/੯/੧੮ ਤੱਕ*

*9*  
**ਸਬ ਰਜਿਸਟਰਾਰ**  
**ਮੁਲਾਨਪੁਰ ਦਾਖਾ**  
**12/9/18**



**Sub-Registrar,**  
**Mullanpur Dakha, Distt. Ludhiana.**



353

**FOR CITIZEN USE**

**SEWA KENDRA NAME : SUWIDHA CENTER AT MULLANPUR DAKHA AT STADIUM ON NH-95,  
OPP. GOVT. SCHOOL, MULLANPUR DAKHA  
SEWA KENDRA CODE : PB-041-00224-U040  
SERVICE OPERATOR : DIGIQAL SOLUTION SERVICES PRIVATE LIMITED**

<b>1. SERVICE ASKED FOR</b>	Issuance of Non Encumbrance Certificate	<b>2. APPLICATION NUMBER</b>	261651
<b>3. DATE OF COMPLETION</b>	19/09/2018	<b>4. DATE OF APPLICATION</b>	14/09/2018
<b>5. APPLICANT NAME</b>	VIJAY JAGGI	<b>6. So/Do/Wo</b>	RAJ KUMAR JAGGI
<b>7. ADDRESS</b>	H NO B-34-572 3/1 JASSAIN ROAD ST NO 08	<b>8. MOBILE NUMBER</b>	9872224852
<b>9. GOVT. FEES (Cash)</b>	10	<b>10. FACILITATION CHARGES(INC. GST)</b>	100
<b>11. TOTAL CHARGES</b>	110	<b>12. DESIGNATED OFFICER</b>	EXCUTIVE MEGISTRATE MULLANPUR
<b>13. OPERATOR NAME</b>	SKOP54021	<b>14. SEWA KENDRA NAME</b>	SUWIDHA CENTER AT MULLANPUR DAKHA AT STADIUM ON NH-95, OPP. GOVT. SCHOOL, MULLANPUR DAKHA

## NON-ENCUMBRANCE CERTIFICATE

A Certificate regarding prior encumbrances charges in that ownership right in the property below of M/s. G2L Infrastructure And Developers Pvt. Ltd., 13-B, Pocket-A, Phase-2, Ashok Vihar, New Delhi, through Authorized Signatory Sh.Sandeep Sharma son of Sh.Devki Sharma.


### DETAILS OF PROPERTY:

Land measuring 9 Kanal – 10 Marlas, comprised in Khasra No.16//18/2, 19, 20, Khata No.62/66, as per Jamabandi for the year 2012-13, situated at Village Morkrima, Hadbast No.109, Sub-Tehsil Mullanpur Dakha, District Ludhiana, as per Sale Deed bearing Wasika No.882 Dated 06.11.2015.

As per the self Affidavit/Application filed by the applicant, the property referred to above is free from all sorts of encumbrances, charges and liens etc., for the last 1 years i.e. from 14.09.2017 to 17/9/18. This office is not responsible for the ownership and possession of this property. ਤੇ ਇਹ ਅਫ਼ਾਇਦਾਵਤ ਅਨੁਸਾਰ ਪਤਾ ਕੀਤਾ ਗਿਆ ਹੈ ਕਿ ਇਹ ਪ੍ਰਾਪਤੀ ਰਹਿਤ ਸਰਟੀਫਿਕੇਟ ਵੱਲੋਂ ਸਮਝਿਆ ਜਾਵੇ।

ਇਹ ਕਿ ਜੇਕਰ ਪ੍ਰਾਪਤੀ ਦਾ ਬਿਆਨ ਹਲਫ਼ੀਆ ਜਾਂ ਕੋਈ ਹੋਰ ਦਸਤਾਵੇਜ਼ ਗਲਤ ਪਾਇਆ ਜਾਵੇ ਤਾਂ ਇਹ ਪ੍ਰਾਪਤੀ ਰਹਿਤ ਸਰਟੀਫਿਕੇਟ ਵੱਲੋਂ ਸਮਝਿਆ ਜਾਵੇ।

  
Sub Registrar,  
Mullanpur Dakha, District Ludhiana.  
12/9/18





354

**FOR CITIZEN USE**

**SEWA KENDRA NAME : SUWIDHA CENTER AT MULLANPUR DAKHA AT STADIUM ON NH-95,  
OPP. GOVT. SCHOOL, MULLANPUR DAKHA**

**SEWA KENDRA CODE : PB-041-00224-U040**

**SERVICE OPERATOR : DIGIQAL SOLUTION SERVICES PRIVATE LIMITED**

1. SERVICE ASKED FOR	Issuance of Non Encumbrance Certificate	2. APPLICATION NUMBER	261691
3. DATE OF COMPLETION	19/09/2018	4. DATE OF APPLICATION	14/09/2018
5. APPLICANT NAME	VIJAY JAGGI	6. So/Do/Wo	RAJ KUMAR JAGGI
7. ADDRESS	H NO B-34-572 3/1 JASSAIN ROAD ST NO 08	8. MOBILE NUMBER	9872224852
9. GOVT. FEES (Cash)	20	10. FACILITATION CHARGES(INC. GST)	100
11. TOTAL CHARGES	120	12. DESIGNATED OFFICER	EXCUTIVE MEGISTRATE MULLANPUR

## NON-ENCUMBRANCE CERTIFICATE


A Certificate regarding prior encumbrances charges in that ownership right in the property below of M/s. G2L Infrastructure And Developers Pvt. Ltd., 13-B, Pocket-A, Phase-2, Ashok Vihar, New Delhi, through Authorized Signatory Sh. Sandeep Sharma son of Sh.Devki Sharma.


### DETAILS OF PROPERTY:

Land measuring 10 Kanal – 6 Marlas, comprised in Khasra No.30//11/2, 12/1, 19/2, 20, 21/2/1, 22/1/1, 31//1/3, 2/1, 13//10/12, Khata No.180/197, 89/95, 179/196, as per Jamabandi for the year 2012-13, situated at Village Morkrima, Hadbast No.109, Sub-Tehsil Mullanpur Dakha, District Ludhiana, as per Sale Deed bearing Wasika No.879 Dated 06.11.2015.

As per the self Affidavit/Application filed by the applicant, the property referred to above is free from all sorts of encumbrances, charges and liens etc., for the last 1 years i.e. from 14-09-2017 to 12/9/18. This office is not responsible for the ownership and possession of this property. ਨੋਟ: ਇਹ ਸਰਟੀਫਿਕੇਟ ਸ਼ਾਇਦ ਪ੍ਰਾਪਤ ਹੋਣ ਤੋਂ ਪਹਿਲਾਂ ਹੀ ਮੁਕਾਬਲੇ ਵਿੱਚ ਦਿੱਤਾ ਜਾਵੇ।

ਇਹ ਇਸ ਪ੍ਰਕਾਰ ਦਾ ਦਸਤਾਵੇਜ਼ ਹੈ ਜੋ ਕਿ ਇਹ ਭਾਗ  
ਹੇਠ ਦਸਤਾਵੇਜ਼ ਗਵਾਹ ਪਾਇਆ ਜਾਂਦਾ ਹੈ ਤੇ ਇਹ ਭਾਗ  
ਗਿੱਤ ਸਰਟੀਫਿਕੇਟ ਹੋਣ ਮੰਨਿਆ ਜਾਂਦਾ।



  
Registrar,  
Mullanpur Dakha, Distt. Ludhiana.  
12/9/18



**FOR CITIZEN USE**

SEWA KENDRA NAME : SUWIDHA CENTER AT MULLANPUR DAKHA AT STADIUM ON NH-95,  
OPP. GOVT. SCHOOL, MULLANPUR DAKHA  
SEWA KENDRA CODE : PB-041-00224-U040  
SERVICE OPERATOR : DIGIQAL SOLUTION SERVICES PRIVATE LIMITED

**1. SERVICE ASKED FOR**

Issuance of Non  
Encumbrance Certificate

**2. APPLICATION NUMBER**

261665

**3. DATE OF COMPLETION**

19/09/2018

**4. DATE OF APPLICATION**

14/09/2018

**5. APPLICANT NAME**

VIJAY JAGGI

**6. So/Do/Wo**

RAJ KUMAR JAGGI

**7. ADDRESS**

H NO B-34-572 3/1 JASSAIN  
ROAD ST NO 08

**8. MOBILE NUMBER**

9872224852

SIGNATURE OF OFFICIAL

**9. GOVT. FEES (Cash)**

20

**10. FACILITATION  
CHARGES(INC. GST)**

100

**11. TOTAL CHARGES**

120

**12. DESIGNATED OFFICER**

EXCUTIVE MEGISTRATE  
MULLANPUR

SUWIDHA CENTER AT  
MULLANPUR DAKHA AT  
STADIUM ON NH-95, OPP.  
GOVT. SCHOOL, MULLANPUR  
DAKHA

**14. SEWA KENDRA NAME**

SKOP54021

**13. OPERATOR NAME**

<http://13.127.235.216/paymentstatus/261665>

14-09-2018, 10:

## NON-ENCUMBRANCE CERTIFICATE

A Certificate regarding prior encumbrances charges in that ownership right in the property below of M/s. G2L Infrastructure And Developers Pvt. Ltd., 13-B, Pocket-A, Phase-2, Ashok Vihar, New Delhi, through Authorized Signatory Sh.Sandeep Sharma son of Sh.Devki Sharma

### DETAILS OF PROPERTY:

Land measuring 27 Kanal – 9-1/2 Marlas, comprised in Khasra No.11//14/2, 15//1/2, 15//2/2, 16//1, 16//2, 17, 12//11/1/2, 20//2, 15//11/2, 12//2, 19, 20, 21//1, 30//2, 37//10/3, 38//4, 15//22, 23, 30//3, 37//1/1, 10//2, 38//5, 6//1, 7//1, 38//6/2, 7//2, 14//1, 15//1, Khata No.78/83-84, 79/85, 80/86, 81/87, as per Jamabandi for the year 2012-13, situated at Village Morkrima, Hadbast No.109, Sub-Tehsil Mullanpur, District Ludhiana, as per Sale Deed bearing Wasika No.963 Dated 27.11.2015.

As per the self Affidavit/Application filed by the applicant, the property referred to above is free from all sorts of encumbrances, charges and liens etc., for the last 1 years i.e. from 14-09-2017 to 17/9/18. This office is not responsible for the ownership and possession of this property. *ਤੇ ਹੋਰ ਸਾਹਮਣੇ*  
*ਹਰਕਾ ਪਤਰੀ 21 ਅਤੇ 2 ਮਸ਼ਾਰ 31 ਰਾਹੀਂ ਜੀਤਾ ਜਾਣਾ ਹੈ,*

ਇਹ ਜ਼ਿਲੇ ਦੇ ਪ੍ਰਬੰਧਕ ਦਫ਼ਤਰ ਵਿਖੇ ਹੈ ਜੋ ਕਿ ਇਹ ਭਾਰ  
ਹੋਰ ਦਸਤਾਵੇਜ਼ਾਂ ਨਾਲ ਪਾਇਆ ਜਾਂਦਾ ਹੈ ਤਾਂ ਇਹ ਭਾਰ  
ਨਹੀਂ ਸਹੀਤ ਹੋਵੇਗਾ ਜਦੋਂ ਸਹੀਤ ਹੋਵੇਗਾ।




*[Signature]*  
Sub-Registrar,  
Mullanpur Dakha, District Ludhiana.  
12/9/18



356

**FOR CITIZEN USE**

**SEWA KENDRA NAME : SUWIDHA CENTER AT MULLANPUR DAKHA AT STADIUM ON NH-95,  
OPP. GOVT. SCHOOL, MULLANPUR DAKHA  
SEWA KENDRA CODE : PB-041-00224-U040  
SERVICE OPERATOR : DIGIQAL SOLUTION SERVICES PRIVATE LIMITED**

<b>1. SERVICE ASKED FOR</b>	Issuance of Non Encumbrance Certificate	<b>2. APPLICATION NUMBER</b>	261518
<b>3. DATE OF COMPLETION</b>	19/09/2018	<b>4. DATE OF APPLICATION</b>	14/09/2018
<b>5. APPLICANT NAME</b>	VIJAY JAGGI	<b>6. So/Do/Wo</b>	RAJ KUMAR JAGGI
<b>7. ADDRESS</b>	H NO B-34-572 3/1 JASSAIN ROAD ST NO 08	<b>8. MOBILE NUMBER</b>	9872224852
<b>9. GOVT. FEES (Cash)</b>	20	<b>10. FACILITATION CHARGES(INC. GST)</b>	100
<b>11. TOTAL CHARGES</b>	120	<b>12. DESIGNATED OFFICER</b>	EXCUTIVE MEGISTRATE MULLANPUR 

## NON-ENCUMBRANCE CERTIFICATE

A Certificate regarding prior encumbrances charges in that ownership right in the property below of M/s. G2L Infrastructure And Developers Pvt. Ltd., 13-B, Pocket-A, Phase-2, Ashok Vihar, New Delhi, through Authorized Signatory Sh.Sandeep Sharma son of Sh.Devki Sharma.


### DETAILS OF PROPERTY:

Land measuring 7 Kanal – 16 Marlas, comprised in Khasra No.30//11/2, 12/1, 19/2, 20, 21/2/1, 22/1/1, 31//1/3, 2/1, 13//10/12, Khata No.180/197, 89/95, 179/196, as per Jamabandi for the year 2012-13, situated at Village Morkrima, Hadbast No.109, Sub-Tehsil Mullanpur Dakha, District Ludhiana, as per Sale Deed bearing Wasika No.880 Dated 06.11.2015.

As per the self Affidavit/Application filed by the applicant, the property referred to above is free from all sorts of encumbrances, charges and liens etc., for the last 1 years i.e. from 14-09-2017 to 17/9/18. This office is not responsible for the ownership and possession of this property. ਨੋਟ ਇਹ ਸਰਟੀਫਿਕੇਟ ਸਿਰਫ਼ ਪਰਵਾਨਾ ਦੇ ਅਧੀਨ ਹੀ ਵਰਤਿਆ ਜਾਵੇਗਾ

ਇਹ ਕਿ ਸਿਰਫ਼ ਪ੍ਰਾਪਤੀ ਦਾ ਵਿਆਜ ਹਲਕੀਆ ਜਾ ਹੋਈ  
ਹੋਰ ਦਸਤਾਵੇਜ਼ ਲਗਤ ਪਾਇਆ ਜਾਵੇ ਤਾਂ ਇਹ ਭਾਰ  
ਜ਼ਰੂਰੀ ਸਰਟੀਫਿਕੇਟ ਹੋਰ ਸਮਝਿਆ ਜਾਵੇਗਾ

  
Sub-Registrar,  
Mullanpur Dakha, District Ludhiana.  
18/9/18





367

**FOR CITIZEN USE**

**SEWA KENDRA NAME : SUWIDHA CENTER AT MULLANPUR DAKHA AT STADIUM ON NH-95,  
OPP. GOVT. SCHOOL, MULLANPUR DAKHA  
SEWA KENDRA CODE : PB-041-00224-U040  
SERVICE OPERATOR : DIGIQAL SOLUTION SERVICES PRIVATE LIMITED**

<b>1. SERVICE ASKED FOR</b>	Issuance of Non Encumbrance Certificate	<b>2. APPLICATION NUMBER</b>	261796
<b>3. DATE OF COMPLETION</b>	19/09/2018	<b>4. DATE OF APPLICATION</b>	14/09/2018
<b>5. APPLICANT NAME</b>	VIJAY JAGGI	<b>6. So/Do/Wo</b>	RAJ KUMAR JAGGI
<b>7. ADDRESS</b>	H NO B-34-572 3/1 JASSAIN ROAD ST NO 08	<b>8. MOBILE NUMBER</b>	9872224852
<b>9. GOVT. FEES (Cash)</b>	20	<b>10. FACILITATION CHARGES(INC. GST)</b>	100
<b>11. TOTAL CHARGES</b>	120	<b>12. DESIGNATED OFFICER</b>	EXCUTIVE MEGISTRATE MULLANPUR

## NON-ENCUMBRANCE CERTIFICATE

A Certificate regarding prior encumbrances charges in that ownership right in the property below of M/s. G2L Infrastructure And Developers Pvt. Ltd., 13-B, Pocket-A, Phase-2, Ashok Vihar, New Delhi, through Authorized Signatory Sh.Sandeep Sharma son of Sh.Devki Sharma.


### DETAILS OF PROPERTY:

Land measuring 7 Kanal – 15 Marlas, comprised in Khasra No.30//11/2, 12/1, 19/2, 20, 21/2/1, 22/1/1, 31//1/3, 2/1, 13//10/12, Khata No.180/197, 89/95, 179/196, as per Jamabandi for the year 2012-13, situated at Village Morkrima, Hadbast No.109, Sub-Tehsil Mullanpur Dakha, District Ludhiana, as per Sale Deed bearing Wasika No.884 Dated 06.11.2015.

As per the self Affidavit/Application filed by the applicant, the property referred to above is free from all sorts of encumbrances, charges and liens etc., for the last 1 years i.e. from 14-09-2017 to 17/9/18. This office is not responsible for the ownership and possession of this property.

ਭਾਗਦਾਰੀ ਦੀ ਜ਼ਿੰਦਗੀ ਦੇ ਮਾਲਕ ਤੋਂ ਸਾਰੀ ਕਾਨੂੰਨੀ ਜ਼ਿੰਮੇਵਾਰੀ,

ਇਹ ਕਿ ਸੇਵਰ ਪ੍ਰਬੰਧੀ ਦਾ ਡਿਵੀਜ਼ਨ ਹਲਦੀਆ ਜਾਂ ਕੋਈ ਹੋਰ ਦਸਤਾਵੇਜ਼ ਗਲਤ ਪਾਇਆ ਜਾਵੇ ਤਾਂ ਇਹ ਭਾਰ ਗਾਰੰਟੀ ਸਰਟੀਫਿਕੇਟ ਰੱਦ ਸਮਝਿਆ ਜਾਵੇ।



  
Sub-Registrar,  
Mullanpur Dakha, Distt. Ludhiana.  
18/9/18

SIGNATURE OF APPLICANT



358

**FOR CITIZEN USE**  
SEWA KENDRA NAME : SUWIDHA CENTER AT MULLANPUR DAKHA AT STADIUM ON NH-95,  
OPP. GOVT. SCHOOL, MULLANPUR DAKHA  
SEWA KENDRA CODE : PB-041-00224-U040  
SERVICE OPERATOR : DIGIQAL SOLUTION SERVICES PRIVATE LIMITED

1. SERVICE ASKED FOR

Issuance of Non  
Encumbrance Certificate

2. APPLICATION NUMBER

261490

3. DATE OF COMPLETION

19/09/2018

4. DATE OF APPLICATION

14/09/2018

5. APPLICANT NAME

VIJAY JAGGI

6. So/Do/Wo

RAJ KUMAR JAGGI

7. ADDRESS

H NO B-34-572 3/1 JASSAIN  
ROAD ST NO 08

8. MOBILE NUMBER

9872224852

9. GOVT. FEES (Cash)

20

10. FACILITATION  
CHARGES(INC. GST)

100

11. TOTAL CHARGES

120

12. DESIGNATED OFFICER

EXECUTIVE MEGISTRATE  
MULLANPUR

## NON-ENCUMBRANCE CERTIFICATE

A Certificate regarding prior encumbrances charges in that ownership right in the property below of M/s. G2L Infrastructure And Developers Pvt. Ltd., 13-B, Pocket-A, Phase-2, Ashok Vihar, New Delhi, through Authorized Signatory Sh.Sandeep Sharma son of Sh.Devki Sharma.

### DETAILS OF PROPERTY:

Land measuring 65 Kanal – 13 Marlas, comprised in Khasra No.29//4/2/2, 5/2/2, 6/1, 25/2, 30//1/2, 8/3, 9/1/1, 9/1/2, 9/1/3, 10/2, 12/2/1, 12/2/2, 13/1, 18/3, 19/1/1, 19/1/2, 21/1/1, 22/2/1, 21/2/2, 23/1/1, 31//1/1/1/1, 1/2, 32//5/1/1, 5/2/2, 6/1, 16//24, 29//4/1, 16//21/2, 25, 29//5/1, 30//1/1, 16//22/1/6, 29//15/2, 16/1, 30//21/1/2, 31//1/1/1/2, 1/1/2/2, Khata No.200/217, 290/313, 292/315, 346/369, 294/317, 296/319, 200/217, as per Jamabandi for the year 2012-13, situated at Village Morkrima, Hadbast No.109, Sub-Tehsil Mullanpur Dakha, District Ludhiana, as per Sale Deed bearing Wasika No.3082 Dated 22.03.2013.

As per the self Affidavit/Application filed by the applicant, the property referred to above is free from all sorts of encumbrances, charges and liens etc., for the last 1 years i.e. from 14.09.2017 to 17/9/18. This office is not responsible for the ownership and possession of this property. ਤੇਰੇ ਖੇਤਰ ਵਿਚ ਮੌਜੂਦਾ ਪਹਿਲਾਂ ਦੀ ਜ਼ਿੰਦਗੀ ਦੇ ਅਧਾਰ ਤੇ ਲਾਗੂ ਹੋਣ ਲਿਆ 3,

ਇਹ ਕਿ ਜੇਕਰ ਪੂਰਬੀ ਦਾ ਵਿਅਕਤ ਹਲਕੀਆ ਜਾ ਕੋਈ  
ਹੋਰ ਦਸਤਾਵੇਜ਼ ਗਲਤ ਪਾਇਆ ਜਾਵੇ ਤਾਂ ਇਹ ਭਾਰ  
ਗਹਿਰ ਸਰਟੀਫਿਕੇਟ ਹੋਰ ਸਮਝਿਆ ਜਾਵੇ।

  
Sub-Registrar,  
Mullanpur Dakha, Dist. Ludhiana.  
17/9/18





**FOR CITIZEN USE**

**SEWA KENDRA NAME : SUWIDHA CENTER AT MULLANPUR DAKHA AT STADIUM ON NH-95,  
OPP. GOVT. SCHOOL, MULLANPUR DAKHA  
SEWA KENDRA CODE : PB-041-00224-U040  
SERVICE OPERATOR : DIGIQA SOLUTION SERVICES PRIVATE LIMITED**

**1. SERVICE ASKED FOR**

Issuance of Non  
Encumbrance Certificate

**2. APPLICATION NUMBER**

261561

**3. DATE OF COMPLETION**

19/09/2018

**4. DATE OF APPLICATION**

14/09/2018

**5. APPLICANT NAME**

VIJAY JAGGI

**6. So/Do/Wo**

RAJ KUMAR JAGGI

**7. ADDRESS**

H NO B-34-572 3/1 JASSAIN  
ROAD ST NO 08

**8. MOBILE NUMBER**

9872224852

**9. GOVT. FEES (Cash)**

10

**10. FACILITATION  
CHARGES(INC. GST)**

100

**11. TOTAL CHARGES**

110

**12. DESIGNATED OFFICER**

EXECUTIVE MEGISTRATE  
MULLANPUR

SUWIDHA CENTER AT  
MULLANPUR DAKHA AT  
STADIUM ON NH-95, OPP.  
GOVT. SCHOOL, MULLANPUR  
DAKHA

**14. SEWA KENDRA NAME**

SKOP54021

**13. OPERATOR NAME**

*[Signature]*

14-09-2018, 10

2 of 2  
http://13.127.235.216/paymentstatus/26

## NON-ENCUMBRANCE CERTIFICATE

A Certificate regarding prior encumbrances charges in that ownership right in the property below of M/s. G2L Infrastructure And Developers Pvt. Ltd., 13-B, Pocket-A, Phase-2, Ashok Vihar, New Delhi, through Authorized Signatory Sh.Sandeep Sharma son of Sh.Devki Sharma.

### DETAILS OF PROPERTY:

Land measuring 6 Kanal – 7-2/3 Marlas, comprised in Khasra No.16//24, 29//4/1, 15//21/2, 16//25, 29//5/1, 30//1/1, 16//22/1/6, Khata No.290/313, 292/315, 294/317, 296/319, as per Jamabandi for the year 2012-13, situated at Village Morkrima, Hadbast No.109, Sub-Tehsil Mullanpur Dakha, District Ludhiana, as per Sale Deed bearing Wasika No.883 Dated 06.11.2015.

As per the self Affidavit/Application filed by the applicant, the property referred to above is free from all sorts of encumbrances, charges and liens etc., for the last 1 years i.e. from 14-09-2017 to 17/9/18. This office is not responsible for the ownership and possession of this property. *ਜੇਹੇ : ਇਹ ਸਹਾਇਕ, ਹਜ਼ਮ ਪਾਤਰੀ ਦੀ ਸਿਧਾਂਤ ਤੇ ਮਹਾਤਮਾ ਰਾਜੀ ਕੀਤਾ ਗਿਆ ਹੈ,*

ਇਹ ਕਿ ਜੇਕਰ ਪ੍ਰਾਚੀ ਦਾ ਬਿਯੋਗ ਹਨਦੀਆ ਜਾ ਕੇਈ  
ਉਹ ਰਾਸਤਾਵੇਜ਼ ਗਲਤ ਪਾਇਆ ਜਾਵੇ ਤਾਂ ਇਹ ਉਹ  
ਕਾਇਮ ਮੁਹੱਤਬੀਕੇਤ ਹੋਰ ਸਾਹੀਬਕਾ ਜਾਵੇ।

*Sub-Registrar,*  
Mullanpur Dakha, Dist. Ludhiana  
*12/9/18*



**FOR CITIZEN USE**

**SEWA KENDRA NAME : SUWIDHA CENTER AT MULLANPUR DAKHA AT STADIUM ON NH-95,  
OPP. GOVT. SCHOOL, MULLANPUR DAKHA  
SEWA KENDRA CODE : PB-041-00224-U040  
SERVICE OPERATOR : DIGIQAI. SOLUTION SERVICES PRIVATE LIMITED**

**1. SERVICE ASKED FOR**

Issuance of Non  
Encumbrance Certificate

**2. APPLICATION NUMBER**

261539

**3. DATE OF COMPLETION**

19/09/2018

**4. DATE OF APPLICATION**

14/09/2018

**5. APPLICANT NAME**

VIJAY JAGGI

**6. So/Do/Wo**

RAJ KUMAR JAGGI

**7. ADDRESS**

H NO B-34-572 3/1 JASSAIN  
ROAD ST NO 08

**8. MOBILE NUMBER**

9872224852

SIGNATURE OF OFFICIAL

**9. GOVT. FEES (Cash)**

20

**10. FACILITATION  
CHARGES(INC. GST)**

100

**11. TOTAL CHARGES**

120

**12. DESIGNATED OFFICER**

EXCUTIVE MEGISTRATE  
MULLANPUR

DAKHA  
GOVT. SCHOOL, MULLANPUR  
STADIUM ON NH-95, OPP.  
MULLANPUR DAKHA AT  
SUWIDHA CENTER AT

**14. SEWA KENDRA NAME**

SKOP54021

**13. OPERATOR NAME**

<http://13.127.235.216/paymentstatus/>

### NON-ENCUMBRANCE CERTIFICATE

A Certificate regarding prior encumbrances charges in that ownership right in the property below of M/s. G2L Infrastructure And Developers Pvt. Ltd., 13-B, Pocket-A, Phase-2, Ashok Vihar, New Delhi, through Authorized Signatory Sh.Sandeep Sharma son of Sh.Devai Sharma.

#### DETAILS OF PROPERTY:

Land measuring 29 Kanal - 14-1/2 Marlas, comprised in Khastra No.3//10/2, 4//15/2, 15/3, 16/2, 3//11/1, 12/1, 19/3, 22/1, 3//20, 3//21, 3//26, Khata No. 35/45, 41/49, as per Jamabandi for the year 2014-15, situated at Village Dharti, Hadbast No.108, Sub-Tehsil Mullanpur Dabha, District Ludhiana, as per Sale Deed bearing Wasika No.2142 Dated 03.12.2012.

As per the self Affidavit/Application filed by the applicant, the property referred to above is free from all sorts of encumbrances, charges and liens etc., for the last 1 years i.e. from 11-09-2017 to 12/9/12. This office is not responsible for the ownership and possession of this property 29 Kanal 14 1/2 Marlas 35/45 41/49



Mullanpur Dabha, Distt. Ludhiana.  
21/9/12